

16 ਮਈ, 2018

## ਡਾਉਨਟਾਉਨ ਬ੍ਰੈਂਪਟਨ ਇੱਕ ਰੋਮਾਂਚਕ ਪਰਿਵਰਤਨ ਲਈ ਤਿਆਰ ਹੈ

ਬ੍ਰੈਂਪਟਨ, ਓਨਟੈਰੀਓ – ਡਾਉਨਟਾਉਨ ਬ੍ਰੈਂਪਟਨ ਦਾ ਰੋਮਾਂਚਕ ਕਾਇਆਪਲਟ ਹੋਣ ਵਾਲਾ ਹੈ! ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਅੱਜ ਸਰਬ-ਸੰਮਤੀ ਨਾਲ ਡਾਉਨਟਾਉਨ ਰੀਇਮੈਜਨਿਡ (ਪੁਨਰਵਿਚਾਰਿਤ) (Downtown Reimagined) ਪਹਿਲਕਦਮੀ ਲਈ ਸਿਫਾਰਿਸ਼ ਕੀਤੇ ਪ੍ਰੋਜੈਕਟ ਯੋਜਨਾਵਾਂ ਨਾਲ ਅੱਗੇ ਵਧਣ ਨੂੰ ਮਨਜ਼ੂਰੀ ਦੇ ਦਿੱਤੀ। ਇਹ ਪ੍ਰੋਜੈਕਟ, ਜਿਸ ਵਿੱਚ ਮਹੱਤਵਪੂਰਨ ਇੰਫਰਾਸਟ੍ਰਕਚਰ ਅਤੇ ਸ਼ਹਿਰ ਦੇ ਕੇਂਦਰ ਵਿੱਚ ਖਾਸ ਸਟ੍ਰੀਟਸਕੇਪਿੰਗ ਸ਼ਾਮਲ ਹੈ, ਸਿਟੀ ਆਫ ਬ੍ਰੈਂਪਟਨ (City of Brampton) ਦੇ ਨਾਲ ਭਾਈਵਾਲੀ ਵਿੱਚ ਰੀਜਨ ਆਫ ਪੀਲ (Region of Peel) ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।

ਪ੍ਰੋਜੈਕਟ ਵਿੱਚ ਸ਼ਾਮਲ ਹੈ:

- ਮੌਜੂਦਾ ਪੁਰਾਣੇ ਨਿਰੋਗਤਾ ਸਬੰਧੀ ਸੀਵਰਾਂ ਦੀ ਬਦਲੀ ਅਤੇ ਨਵਾਂ ਅਸਤਰ ਲਗਾਉਣਾ;
- ਭਵਿੱਖੀ ਵਾਧੇ ਦੀ ਵਿਵਸਥਾ ਕਰਨ ਲਈ ਨਵੀਆਂ ਜਲ-ਪ੍ਰਣਾਲੀਆਂ ਅਤੇ ਨਿਰੋਗਤਾ ਸਬੰਧੀ ਅਤੇ ਤੂਫਾਨ ਦੇ ਪਾਣੀ ਲਈ ਸੀਵਰਾਂ ਅਤੇ ਹੋਰ ਜਨ-ਉਪਯੋਗੀ ਸੇਵਾਵਾਂ ਦੀ ਸਥਾਪਨਾ (ਇੰਸਟਾਲੇਸ਼ਨ); ਅਤੇ,
- ਨਵੀਂ ਸਟ੍ਰੀਟਸਕੇਪਿੰਗ ਦੀ ਉਸਾਰੀ।

ਪ੍ਰੋਜੈਕਟ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਹੋਣ ਨੂੰ ਯਕੀਨੀ ਬਣਾਉਣ ਲਈ, ਉਸਾਰੀ, ਜਿਸ ਵਿੱਚ 2.5 ਤੋਂ 3 ਸਾਲ ਲੱਗਣ ਦੀ ਸੰਭਾਵਨਾ ਹੈ, ਦੇ ਦੌਰਾਨ ਖੇਤਰ ਵਿੱਚ ਵਾਹਨਾਂ ਸਬੰਧੀ ਟ੍ਰੈਫਿਕ ਨੂੰ ਪ੍ਰਤੀਬੰਧਿਤ ਕੀਤਾ ਜਾਏਗਾ। ਰੀਜਨ ਆਫ ਪੀਲ ਪਤਝੜ ਦੀ ਰੁੱਤ 2018 ਵਿੱਚ ਮਹੱਤਵਪੂਰਨ ਇੰਫਰਾਸਟ੍ਰਕਚਰ 'ਤੇ ਕੰਮ ਸ਼ੁਰੂ ਕਰੇਗਾ। ਸਮੁੱਚੇ ਪ੍ਰੋਜੈਕਟ ਦੇ ਪੂਰਾ ਹੋਣ ਦੀ ਟੀਚਾ ਤਾਰੀਖ 2021 ਹੈ।

ਪੂਰਾ ਹੋਣ 'ਤੇ, ਡਾਉਨਟਾਉਨ ਰੀਇਮੈਜਨਿਡ (ਪੁਨਰਵਿਚਾਰਿਤ) ਇਤਿਹਾਸਿਕ ਫੋਰ ਕੋਰਨਰਸ (Four Corners) ਦੇ ਆਸਪਾਸ ਇੱਕ ਸੁਹਜਾਤਮਿਕ ਤੌਰ 'ਤੇ ਸੁੰਦਰ ਸਟ੍ਰੀਟਸਕੇਪ ਦੇ ਨਾਲ ਇੱਕ ਜੋਸ਼ੀਲਾ ਜਨਤਕ ਸਥਾਨ ਬਣਾਵੇਗਾ। ਮੇਨ ਸਟ੍ਰੀਟ (Main Street) 'ਤੇ ਕਵੀਨ ਸਟ੍ਰੀਟ (Queen Street) ਅਤੇ ਨੈਲਸਨ ਸਟ੍ਰੀਟ ਵੈਸਟ (Nelson Street West) ਤੋਂ ਵੈਲਿੰਗਟਨ ਸਟ੍ਰੀਟ (Wellington Street) 'ਤੇ ਮਿਲ ਸਟ੍ਰੀਟ ਸਾਊਥ (Mill Street South) ਤੋਂ ਚੈਪਲ ਸਟ੍ਰੀਟ (Chapel Street) ਤੱਕ – ਨਵਾਂ ਸਟ੍ਰੀਟਸਕੇਪ – ਪੈਦਲ ਯਾਤਰੀਆਂ, ਸਾਈਕਲ ਚਲਾਉਣ ਵਾਲਿਆਂ ਅਤੇ ਮੋਟਰ ਵਾਹਨ ਚਲਾਉਣ ਵਾਲਿਆਂ ਨੂੰ ਇੱਕ ਸੁਰੱਖਿਅਤ ਅਤੇ ਸਥਿਰ ਢੰਗ ਨਾਲ ਇਕੱਠੇ ਲਿਆਵੇਗਾ। ਕਈ ਤਰ੍ਹਾਂ ਦੀਆਂ ਵਧੀਆ ਡਿਜ਼ਾਈਨ ਦੀਆਂ ਸਹੂਲਤਾਂ, ਜਿਵੇਂ ਕਿ ਪੈਦਲ ਯਾਤਰੀਆਂ ਲਈ ਤੁਰਨ ਦੀ ਸਮਰੱਥਾ ਦਾ ਲਾਭ ਉਠਾਉਣ ਲਈ ਅਤੇ ਸਹੂਲਤਾਂ ਨੂੰ ਵਧਾਉਣ ਲਈ ਸਟ੍ਰੀਟ ਅਤੇ ਪਗਡੰਡੀ ਵਿਚਕਾਰ ਸਾਈਕਲ ਲੇਨਸ ਤੋਂ ਭੁਦਿਸ਼ ਨਿਰਮਾਣ ਦਾ ਵਾਧਾ, ਦੇ ਨਾਲ ਡਾਉਨਟਾਉਨ ਬ੍ਰੈਂਪਟਨ ਵਿੱਚ ਜਨਤਕ ਖੇਤਰ ਇੱਕ ਰੋਮਾਂਚਕ ਪਰਿਵਰਤਨ ਲਈ ਤਿਆਰ ਹੈ।

ਵੀਡੀਓਜ਼, ਚਿੱਤਰਾਂ ਅਤੇ ਅੱਪਡੇਟਾਂ ਸਮੇਤ ਹੋਰ ਜਾਣਕਾਰੀ ਲਈ, [www.brampton.ca/downtownreimagined](http://www.brampton.ca/downtownreimagined) ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ 'ਤੇ ਸਾਈਨ ਅਪ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਕੀ ਆਸ ਕੀਤੀ ਜਾਵੇ

- ਪੈਦਲ ਯਾਤਰੀਆਂ ਅਤੇ ਕਾਰੋਬਾਰੀਆਂ ਦੀ ਪਹੁੰਚ ਡਾਉਨਟਾਉਨ ਦੇ ਕੇਂਦਰ ਰਾਹੀਂ ਹਮੇਸ਼ਾ ਖੁੱਲ੍ਹੀ ਰਹੇਗੀ
- ਜੌਰਜ ਸਟ੍ਰੀਟ (George St) ਅਤੇ ਚੈਪਲ ਸਟ੍ਰੀਟ (Chapel Street) (ਲਾਂਘੇ ਖੁੱਲ੍ਹੇ ਰਹਿਣਗੇ) ਵਿਚਕਾਰ ਕਵੀਨ ਸਟ੍ਰੀਟ (Queen Street) ਅਤੇ ਵੈਲਿੰਗਟਨ ਸਟ੍ਰੀਟ (Wellington Street) ਅਤੇ ਨੈਲਸਨ ਸਟ੍ਰੀਟ ਵੈਸਟ (Nelson Street West) (ਲਾਂਘੇ ਖੁੱਲ੍ਹੇ ਰਹਿਣਗੇ) ਵਿਚਕਾਰ ਮੇਨ ਸਟ੍ਰੀਟ (Main Street) 'ਤੇ 2 ਸਾਲਾਂ ਲਈ ਵਾਹਨਾਂ ਸਬੰਧੀ ਟ੍ਰੈਫਿਕ ਲਈ ਸੜਕ ਬੰਦ ਹੋਣ ਦੀ ਸੰਭਾਵਨਾ ਹੈ
- ਕਾਫ਼ੀ ਹੱਦ ਤੱਕ ਸੰਭਵ ਬਣਾਉਂਦੇ ਹੋਏ, ਸਿਟੀ ਉਹਨਾਂ ਤਿਉਹਾਰਾਂ ਅਤੇ ਕਾਰਜਕਰਮਾਂ ਦੀ ਵਿਵਸਥਾ ਕਰਨ ਲਈ ਕੰਮ ਕਰ ਰਹੀ ਹੈ, ਜੋ ਗਾਰਡਨ ਸਕਵੇਅਰ (Garden Square) ਜਾਂ ਕੇਨ ਵ੍ਹਿਲੈਨਸ ਸਕਵੇਅਰ (Ken Whillans Square) ਵਿੱਚ ਹੁੰਦੇ ਹਨ
- ਸੜਕ 'ਤੇ ਲੱਗਣ ਵਾਲੇ ਵਿਸਤ੍ਰਿਤ ਸੂਚਨਾ ਬੋਰਡ ਅਤੇ ਸੂਚਨਾ ਪ੍ਰਣਾਲੀਆਂ (ਵੇਫਾਈਡਿੰਗ) ਨੂੰ ਲੋਕਾਂ ਨੂੰ ਉਹਨਾਂ ਦੇ ਰੂਟ ਦੀ ਯੋਜਨਾ ਬਣਾਉਣ ਲਈ ਪੂਰੀ ਸੂਚਨਾ ਦੇਣ ਲਈ ਕਿਸੇ ਵੀ ਟ੍ਰੈਫਿਕ ਤਬਦੀਲੀਆਂ ਤੋਂ ਪਹਿਲਾਂ ਸਥਾਪਤ ਕੀਤਾ ਜਾਏਗਾ। ਉਸਾਰੀ ਦੇ ਦੌਰਾਨ “ਕਾਰੋਬਾਰੀਆਂ ਲਈ ਖੁੱਲ੍ਹਾ” ਸੂਚਨਾ ਬੋਰਡ ਸ਼ਾਮਲ ਕੀਤੇ ਜਾਣਗੇ।
- ਉਸਾਰੀ ਦੇ ਦੌਰਾਨ ਪਾਰਕਿੰਗ ਗਰਾਜ ਪ੍ਰੋਤਸਾਹਨਾਂ ਦੀ ਵਿਵਸਥਾ ਕੀਤੀ ਜਾਏਗੀ
- ਵਿਜੀਟਰਾਂ ਨੂੰ ਸੰਸ਼ੋਧਿਤ ਸੂਚਨਾ ਪ੍ਰਣਾਲੀਆਂ (ਵੇਫਾਈਡਿੰਗ) ਰਾਹੀਂ ਮੌਜੂਦਾ ਪੰਜ ਪਾਰਕਿੰਗ ਗਰਾਜਾਂ ਵੱਲ ਭੇਜਿਆ ਜਾਏਗਾ

### ਹਵਾਲੇ

“ਬ੍ਰੈਂਪਟਨ ਦੇ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਉਹ ਵੱਧ ਜੋਸ਼ੀਲਾ ਸ਼ਹਿਰ ਚਾਹੁੰਦੇ ਹਨ, ਜੋ ਰਹਿਣ, ਕੰਮ ਕਰਨ ਅਤੇ ਖੇਡਣ ਲਈ ਇੱਕ ਰੋਮਾਂਚਕ ਥਾਂ ਹੋਵੇ। ਸਾਡਾ ਡਾਉਨਟਾਉਨ ਪਰਿਵਰਤਨ ਲਈ ਤਿਆਰ ਹੈ – ਸਾਡੇ ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਆਉਣ ਵਾਲੀ ਹੈ, ਅਤੇ ਨਿਰਮਾਣ ਵਿੱਚ ਇੱਕ ਨਵਾਂ ਨਵੀਨਤਾਕਾਰੀ ਕੇਂਦਰ ਹੈ ਅਤੇ ਇਹ ਪ੍ਰੋਜੈਕਟ ਇਹਨਾਂ ਸਾਰੀਆਂ ਰੋਮਾਂਚਕ ਚੀਜ਼ਾਂ ਦੀ ਸ਼ੁਰੂਆਤ ਹੈ।”

- *ਕਾਉਂਸਲਰ ਡਗ ਵ੍ਹਿਲੈਨਸ (Doug Whillans), ਮੁਖੀ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਕਮੇਟੀ*

“ਡਾਉਨਟਾਉਨ ਰੀਇਮੈਜਨਿਡ (ਪੁਨਰਵਿਚਾਰਿਤ) ਬ੍ਰੈਂਪਟਨ 2040 ਦ੍ਰਿਸ਼ਟੀਕੋਣ (Brampton 2040 Vision) ਪ੍ਰਦਾਨ ਕਰਨ ਵਿੱਚ ਸਭ ਤੋਂ ਪਹਿਲੇ ਕਦਮਾਂ ਵਿੱਚੋਂ ਇੱਕ ਹੈ। ਅਗਲੇ ਪੰਜ ਸਾਲਾਂ ਵਿੱਚ, ਡਾਉਨਟਾਉਨ ਬ੍ਰੈਂਪਟਨ ਗਤੀਵਿਧੀ ਦੀ ਰੋਣਕ ਵਾਲੀ ਥਾਂ ਬਣ ਜਾਏਗਾ ਕਿਉਂਕਿ ਕਈ ਰੋਮਾਂਚਕ ਪਹਿਲਕਦਮੀਆਂ ਨਵਾਂ ਵਿਕਾਸ ਅਤੇ ਵਾਧਾ ਲਿਆਉਣਗੀਆਂ। ਅਸੀਂ ਮੰਨਦੇ ਹਾਂ ਕਿ ਉਸਾਰੀ ਇੱਕ ਵੱਡਾ ਅਸਰ ਹੋਵੇਗਾ ਅਤੇ ਅਸੀਂ ਉਸਾਰੀ ਦੇ ਦੌਰਾਨ ਵਿਘਨ ਨੂੰ ਘੱਟ ਕਰਨ ਅਤੇ ਟ੍ਰੈਫਿਕ ਅਤੇ ਪੈਦਲ ਯਾਤਰੀ ਗਤੀਵਿਧੀ ਦੀ ਇੱਕ ਸੁਰੱਖਿਅਤ ਬਦਲੀ ਨੂੰ ਯਕੀਨੀ ਬਣਾਉਣ ਲਈ ਰੀਜਨ ਆਫ ਪੀਲ, ਡਾਉਨਟਾਉਨ ਬੀ.ਆਈ.ਏ. (BIA) ਅਤੇ ਸਾਡੇ ਸਾਰੇ ਸਟੇਕਹੋਲਡਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।”

- *ਹੈਰੀ ਸਲੈਂਗ (Harry Schlange), ਚੀਫ ਐਡਮਿਨਿਸਟ੍ਰੇਟਿਵ ਅਫਸਰ*

-30-

**ਬ੍ਰੈਂਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।

